

 Print Page

Sri Guru Granth Sahib

Displaying 625 of

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥

Hoe Dhaeiaal Kirapaal Prabh Thaakur Aapae Sunai Baenanthee ||

Becoming kind and compassionate, God the Lord and Master Himself listens to my prayer.

ਸੋਰਠਿ (ਮਃ ੫) (੬੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧

Raag Sorath Guru Arjan Dev

ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੁਕੈ ਮਨ ਕੀ ਚਿੰਤੀ ॥

Pooraa Sathagur Mael Milaavai Sabh Chookai Man Kee Chinthee ||

He unites me in Union with the Perfect True Guru, and all the cares and anxieties of my mind are dispelled.

ਸੋਰਠਿ (ਮਃ ੫) (੬੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧

Raag Sorath Guru Arjan Dev

ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥

Har Har Naam Avakhadh Mukh Paaeiaa Jan Naanak Sukh Vasanthee ||4||12||62||

The Lord, Har, Har, has placed the medicine of the Naam into my mouth; servant Nanak abides in peace.

||4||12||62||

ਸੋਰਠਿ (ਮਃ ੫) (੬੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੨

Raag Sorath Guru Arjan Dev

ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫

ਸਿਮਰਿ ਸਿਮਰਿ ਪ੍ਰਭੁ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥

Simar Simar Prabh Bheae Anandhaa Dhukh Kalaes Sabh Naathae ||

Remembering, remembering God in meditation, bliss ensues, and one is rid of all suffering and pain.

ਸੋਰਠਿ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੩

Raag Sorath Guru Arjan Dev

ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥

Gun Gaavath Dhhiaavath Prabh Apanaa Kaaraj Sagalae Saanthae ||1||

Singing the Glorious Praises of God, and meditating on Him, all my affairs are brought into harmony. ||1||

ਸੋਰਠਿ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੩

Raag Sorath Guru Arjan Dev

ਜਗਜੀਵਨ ਨਾਮੁ ਤੁਮਾਰਾ ॥

Jagajeevan Naam Thumaaraa ||

Your Name is the Life of the world.

ਸੋਰਠਿ (ਮਃ ੫) (੬੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੪

Raag Sorath Guru Arjan Dev

ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥

Gur Poorae Dheeou Oupadhaesaa Jap Bhoujal Paar Outhaaraa || Rehaao ||

The Perfect Guru has taught me, that by meditating, I cross over the terrifying world-ocean. ||Pause||

ਸੋਰਠਿ (ਮਃ ੫) (੬੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੪

Raag Sorath Guru Arjan Dev

ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥

Thoohai Manthree Sunehi Prabh Thoohai Sabh Kishh Karanaihaaraa ||

You are Your own advisor; You hear everything, God, and You do everything.

ਸੋਰਠਿ (ਮਃ ੫) (੬੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੫

Raag Sorath Guru Arjan Dev

ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥

Thoo Aapae Dhaathaa Aapae Bhugathaa Kiaa Eihu Janth Vichaaraa ||2||

You Yourself are the Giver, and You Yourself are the Enjoyer. What can this poor creature do? ||2||

ਸੋਰਠਿ (ਮਃ ੫) (੬੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੬

Raag Sorath Guru Arjan Dev

ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥

Kiaa Gun Thaerae Aakh Vakhaanee Keemath Kehan N Jaaee ||

Which of Your Glorious Virtues should I describe and speak of? Your value cannot be described.

ਸੋਰਠਿ (ਮਃ ੫) (੬੩) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੬

Raag Sorath Guru Arjan Dev

ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥

Paekh Paekh Jeevai Prabh Apanaa Acharaj Thumehi Vaddaaee ||3||

I live by beholding, beholding You, O God. Your glorious greatness is wonderful and amazing! ||3||

ਸੋਰਠਿ (ਮਃ ੫) (੬੩) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੭

Raag Sorath Guru Arjan Dev

ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥

Dhhaar Anugrahu Aap Prabh Svaamee Path Math Keenee Pooree ||

Granting His Grace, God my Lord and Master Himself saved my honor, and my intellect has been made perfect.

ਸੋਰਠਿ (ਮਃ ੫) (੬੩) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੭

Raag Sorath Guru Arjan Dev

ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥

Sadhaa Sadhaa Naanak Balihaaree Baashho Santhaa Dhhooree ||4||13||63||

Forever and ever, Nanak is a sacrifice, longing for the dust of the feet of the Saints. ||4||13||63||

ਸੋਰਠਿ (ਮਃ ੫) (੬੩) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੮

Raag Sorath Guru Arjan Dev

ਸੋਰਠਿ ਮਃ ੫ ॥

Sorath Ma 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫

ਗੁਰੁ ਪੂਰਾ ਨਮਸਕਾਰੇ ॥

Gur Pooraa Namasakaarae ||

I bow in reverence to the Perfect Guru.

ਸੋਰਠਿ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੯

Raag Sorath Guru Arjan Dev

ਪ੍ਰਭਿ ਸਭੇ ਕਾਜ ਸਵਾਰੇ ॥

Prabh Sabhae Kaaj Savaarae ||

God has resolved all my affairs.

ਸੋਰਠਿ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੯

Raag Sorath Guru Arjan Dev

ਹਰਿ ਅਪਣੀ ਕਿਰਪਾ ਧਾਰੀ ॥

Har Apanee Kirapaa Dhhaaree ||

The Lord has showered me with His Mercy.

ਸੋਰਠਿ (ਮਃ ੫) (੬੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੯

Raag Sorath Guru Arjan Dev

ਪ੍ਰਭ ਪੂਰਨ ਪੈਜ ਸਵਾਰੀ ॥੧॥

Prabh Pooran Paij Savaaree ||1||

God has perfectly preserved my honor. ||1||

ਸੋਰਠਿ (ਮਃ ੫) (੬੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੯

Raag Sorath Guru Arjan Dev

ਅਪਨੇ ਦਾਸ ਕੋ ਭਇਓ ਸਹਾਈ ॥

Apanae Dhaas Ko Bhaeiu Sehaae ||

He has become the help and support of His slave.

ਸੋਰਠਿ (ਮਃ ੫) (੬੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੦

Raag Sorath Guru Arjan Dev

ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥

Sagal Manorathh Keenae Karathai Oonee Baath N Kaaee || Rehaao ||

The Creator has achieved all my goals, and now, nothing is lacking. ||Pause||

ਸੋਰਠਿ (ਮਃ ੫) (੬੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੦

Raag Sorath Guru Arjan Dev

ਕਰਤੈ ਪੁਰਖਿ ਤਾਲੁ ਦਿਵਾਇਆ ॥

Karathai Purakh Thaal Dhivaaeiaa ||

The Creator Lord has caused the pool of nectar to be constructed.

ਸੋਰਠਿ (ਮਃ ੫) (੬੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੧

Raag Sorath Guru Arjan Dev

ਪਿਛੈ ਲਗਿ ਚਲੀ ਮਾਇਆ ॥

Pishhai Lag Chalee Maaeiaa ||

The wealth of Maya follows in my footsteps,

ਸੋਰਠਿ (ਮਃ ੫) (੬੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੧

Raag Sorath Guru Arjan Dev

ਤੋਟਿ ਨ ਕਤਹੁ ਆਵੈ ॥

Thott N Kathehoo Aavai ||

And now, nothing is lacking at all.

ਸੋਰਠਿ (ਮਃ ੫) (੬੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੧

Raag Sorath Guru Arjan Dev

ਮੇਰੇ ਪੂਰੇ ਸਤਗੁਰ ਭਾਵੈ ॥੨॥

Maerae Poorae Sathagur Bhaavai ||2||

This is pleasing to my Perfect True Guru. ||2||

ਸੋਰਠਿ (ਮਃ ੫) (੬੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੧

Raag Sorath Guru Arjan Dev

ਸਿਮਰਿ ਸਿਮਰਿ ਦਇਆਲਾ ॥

Simar Simar Dhaeiaalaa ||

Remembering, remembering the Merciful Lord in meditation,

ਸੋਰਠਿ (ਮਃ ੫) (੬੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੨

Raag Sorath Guru Arjan Dev

ਸਭਿ ਜੀਅ ਭਏ ਕਿਰਪਾਲਾ ॥

Sabh Jeea Bheae Kirapaalaa ||

All beings have become kind and compassionate to me.

ਸੋਰਠਿ (ਮਃ ੫) (੬੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੨

Raag Sorath Guru Arjan Dev

ਜੈ ਜੈ ਕਾਰੁ ਗੁਸਾਈ ॥

Jai Jai Kaar Gusaaee ||

Hail! Hail to the Lord of the world,

ਸੋਰਠਿ (ਮਃ ੫) (੬੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੨

Raag Sorath Guru Arjan Dev

ਜਿਨਿ ਪੂਰੀ ਬਣਤ ਬਣਾਈ ॥੩॥

Jin Pooree Banath Banaaee ||3||

Who created the perfect creation. ||3||

ਸੋਰਠਿ (ਮਃ ੫) (੬੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੨

Raag Sorath Guru Arjan Dev

ਤੂ ਭਾਰੋ ਸੁਆਮੀ ਮੋਰਾ ॥

Thoo Bhaaro Suaamee Moraa ||

You are my Great Lord and Master.

ਸੋਰਠਿ (ਮਃ ੫) (੬੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੩

Raag Sorath Guru Arjan Dev

ਇਹੁ ਪੁੰਨੁ ਪਦਾਰਥੁ ਤੇਰਾ ॥

Eihu Punn Padhaarathh Thaeraa ||

These blessings and wealth are Yours.

ਸੋਰਠਿ (ਮਃ ੫) (੬੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੩

Raag Sorath Guru Arjan Dev

ਜਨ ਨਾਨਕ ਏਕੁ ਧਿਆਇਆ ॥

Jan Naanak Eaek Dhhiaaeiaa ॥

Servant Nanak has meditated on the One Lord;

ਸੋਰਠਿ (ਮਃ ੫) (੬੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੩

Raag Sorath Guru Arjan Dev

ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥

Sarab Falaa Punn Paaeiaa ॥4॥14॥64॥

He has obtained the fruitful rewards for all good deeds. ॥4॥14॥64॥

ਸੋਰਠਿ (ਮਃ ੫) (੬੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੪

Raag Sorath Guru Arjan Dev

ਸੋਰਠਿ ਮਹਲਾ ੫ ਘਰੁ ੩ ਦੁਪਦੇ

Sorath Mehalaa 5 Ghar 3 Dhupadhae

Sorat'h, Fifth Mehl, Third House, Du-Padas:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ॥

One Universal Creator God. By The Grace Of The True Guru:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫

ਰਾਮਦਾਸ ਸਰੋਵਰਿ ਨਾਤੇ ॥

Raamadhaas Sarovar Naathae ॥

Bathing in the nectar tank of Ram Das,

ਸੋਰਠਿ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੬

Raag Sorath Guru Arjan Dev

ਸਭਿ ਉਤਰੇ ਪਾਪ ਕਮਾਤੇ ॥

Sabh Outharae Paap Kamaathae ॥

All sins are erased.

ਸੋਰਠਿ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੨੫ ਪੰ. ੧੬

Raag Sorath Guru Arjan Dev

ਨਿਰਮਲ ਹੋਏ ਕਰਿ ਇਸਨਾਨਾ ॥

Niramal Hoeae Kar Eisanaanaa ||

One becomes immaculately pure, taking this cleansing bath.

ਸੋਰਠਿ (ਮਃ ੫) (੬੫) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੬

Raag Sorath Guru Arjan Dev

ਗੁਰਿ ਪੂਰੈ ਕੀਨੇ ਦਾਨਾ ॥੧॥

Gur Poorai Keenae Dhaanaa ||1||

The Perfect Guru has bestowed this gift. ||1||

ਸੋਰਠਿ (ਮਃ ੫) (੬੫) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੬

Raag Sorath Guru Arjan Dev

ਸਭਿ ਕੁਸਲ ਖੇਮ ਪ੍ਰਭਿ ਧਾਰੇ ॥

Sabh Kusal Khaem Prabh Dhhaarae ||

God has blessed all with peace and pleasure.

ਸੋਰਠਿ (ਮਃ ੫) (੬੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੭

Raag Sorath Guru Arjan Dev

ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥

Sehee Salaamath Sabh Thhok Oubaarae Gur Kaa Sabadh Veechaarae || Rehaao ||

Everything is safe and sound, as we contemplate the Word of the Guru's Shabad. ||Pause||

ਸੋਰਠਿ (ਮਃ ੫) (੬੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੭

Raag Sorath Guru Arjan Dev

ਸਾਧਸੰਗਿ ਮਲੁ ਲਾਥੀ ॥

Saadhasang Mal Laathhee ||

In the Saadh Sangat, the Company of the Holy, filth is washed off.

ਸੋਰਠਿ (ਮਃ ੫) (੬੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੮

Raag Sorath Guru Arjan Dev

ਪਾਰਬ੍ਰਹਮੁ ਭਇਓ ਸਾਥੀ ॥

Paarabraham Bhaeiu Saathhee ||

The Supreme Lord God has become our friend and helper.

ਸੋਰਠਿ (ਮਃ ੫) (੬੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੮

Raag Sorath Guru Arjan Dev

ਨਾਨਕ ਨਾਮੁ ਧਿਆਇਆ ॥

Naanak Naam Dhhiaaeiaa ||

Nanak meditates on the Naam, the Name of the Lord.

ਸੋਰਠਿ (ਮਃ ੫) (੬੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੮
Raag Sorath Guru Arjan Dev

ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥

Aadh Purakh Prabh Paaeiaa ||2||1||65||

He has found God, the Primal Being. ||2||1||65||

ਸੋਰਠਿ (ਮਃ ੫) (੬੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੮
Raag Sorath Guru Arjan Dev

ਸੋਰਠਿ ਮਹਲਾ ੫ ॥

Sorath Mehalaa 5 ||

Sorat'h, Fifth Mehl:

ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੨੫

ਜਿਤੁ ਪਾਰਬ੍ਰਹਮੁ ਚਿਤਿ ਆਇਆ ॥

Jith Paarabreham Chith Aaeiaa ||

The Supreme Lord God has established that home,

ਸੋਰਠਿ (ਮਃ ੫) (੬੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੯
Raag Sorath Guru Arjan Dev

ਸੋ ਘਰੁ ਦਯਿ ਵਸਾਇਆ ॥

So Ghar Dhay Vasaaeiaa ||

In which He comes to mind.

ਸੋਰਠਿ (ਮਃ ੫) (੬੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੬੨੫ ਪੰ. ੧੯
Raag Sorath Guru Arjan Dev